

If you need this information in your language, please contact us using one of the methods below.

“जे तमारे आ माझिनी तमाचे पोतानी भाषामां जरूर होय, तो नीचेनी पद्धतियोंमांही अंकनी उपयोग कहीने आउनिखनी संपर्क साधी.”

如果您需要您自己语言的此信息，请通过以下方法之一与委员会联系。

“ਜੇ ਇਹ ਜਾਣਕਾਰੀ ਤੁਹਾਨੂੰ ਆਪਣੀ ਭਾਸ਼ਾ ਵਿਚ ਚਾਹੀਦੀ ਹੋਵੇ, ਤਾਂ ਕਿਰਪਾ ਕਰਕੇ ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਤਰੀਕੇ ਦੀ ਵਰਤੋਂ ਕਰਦੇ ਹੋਏ ਕੋਸ਼ਲ ਨਾਲ ਸੰਪਰਕ ਕਰੋ।”

آگر آپ نے معلومات اپنی زبان میں چاہتے ہیں تو براہ کرم ذیل سے کسی طریقوں میں کسی ایک کا استعمال کرتے ہوئے ہم سے رابطہ کیجئے۔

0845 907 2244

communications@erewash.gov.uk

Ilkeston Town Hall, Wharnclyffe Road, Ilkeston, Derbyshire DE7 5RP
Long Eaton Town Hall, Derby Road, Long Eaton, Derbyshire NG10 1HU

Contact Details:
Paul Smith
Environmental Protection and
Housing Renewal Team Leader
Website: www.erewash.gov.uk
Phone: 0115 931 6010

EREWASH



Psocids



Description

The Psocid or Booklouse is a soft bodied insect between 1 and 1½ mm in length and yellowish/grey in colour.

Although they resemble lice they are not related to true or parasitic lice.



Distribution

There are many different species of Psocids but only four are commonly encountered indoors. They are often found in new or recently altered houses, feeding on the fungi which grow on the surface of new plaster.

They may also be found in shops and larders in packets of foodstuffs where they breed in large numbers.

What do they feed on?

They feed on moulds and mildews scarcely visible to the human eye which grow on wallpaper, book bindings, leather upholstery and various foodstuffs. The growth of these fungi/mildews would normally require quite high moisture levels.

Are Psocids harmful?

There are no human health effects but most people would find infested foodstuffs unpalatable.

Treatment

The use of insecticides is not particularly effective. The simplest method is to dispose of all infested foodstuffs and then to reduce the humidity in the food store, either by remedying defects, by providing additional ventilation or by increasing the level of heating.

